

ਨਵੀਂ ਬੈਨੀਫਿੱਟ ਪਲਾਨ: ਰੁਕ-ਰੁਕ ਕੇ ਕਵਰੇਜ

ਭਾਵੇਂ ਤੁਸੀਂ ਨਿਯਮਿਤ ਤੌਰ 'ਤੇ ਘੱਟੋ-ਘੱਟ 87 ਘੰਟੇ ਪ੍ਰਤੀ ਮਹੀਨਾ ਕੰਮ ਨਹੀਂ ਕਰਦੇ ਹੋ, ਤੁਸੀਂ ਫਿਰ ਵੀ ਪੂਰੇ ਸਾਲ ਦੌਰਾਨ ਰੁਕ-ਰੁਕ ਕੇ (ਇੰਟਰਮਿਟੈਂਟਲੀ) ਬੈਨੀਫਿੱਟ ਲੈਣ ਦੀ ਸ਼ਰਤ ਪੂਰੀ ਕਰ ਸਕਦੇ ਹੋ। ਤੁਸੀਂ ਹਰ ਮਹੀਨੇ, ਜਦੋਂ ਤੱਕ ਕਿ ਤੁਹਾਡੇ ਕੋਲ ਬੈਨੀਫਿੱਟ ਲੈਣ ਦੀ ਸ਼ਰਤ ਪੂਰੀ ਕਰਨ ਲਈ ਉਚਿਤ ਘੰਟੇ ਬਚ ਨਹੀਂ ਜਾਂਦੇ (87 ਘੰਟੇ), ਆਪਣੇ **ਬੈਨੀਫਿੱਟ ਰਿਜ਼ਰਵ ਫੰਡ** ਵਿੱਚ ਘੰਟਿਆਂ ਨੂੰ ਜਮ੍ਹਾਂ ਕਰ ਕੇ ਇਹ ਸ਼ਰਤ ਪੂਰੀ ਕਰਦੇ ਹੋ।

ਆਉ ਮਾਰੀਆ ਦੀ ਹਾਲਤ 'ਤੇ ਨਜ਼ਰ ਮਾਰੀਏ। ਉਹ ਪਾਰਟ-ਟਾਈਮ ਕੰਮ ਕਰਦੀ ਹੈ ਅਤੇ ਔਸਤਨ ਇੱਕ ਮਹੀਨੇ ਵਿੱਚ ਸਿਰਫ 59.5 ਘੰਟੇ ਕੰਮ ਕਰਦੀ ਹੈ। ਸਮਝਣ 'ਚ ਆਸਾਨ ਬਣਾਉਣ ਲਈ, ਆਉ ਇਹ ਵੀ ਮੰਨ ਲਈਏ ਕਿ ਮਾਰੀਆ **ਡਾਇਰੈਕਟ ਪੇਅ ਪ੍ਰੀਮੀਅਮ** ਵਾਲੀ ਚੋਣ ਦੀ ਵਰਤੋਂ ਨਾ ਕਰਨ ਨੂੰ ਚੁਣਦੀ ਹੈ।


ਧਿਆਨ ਦਿਉ ਕਿ ਬੈਨੀਫਿੱਟ ਲੈਣ ਦੀ ਸ਼ਰਤ ਪੂਰੀ ਕਰਨ ਦਾ ਇਹ ਤਰੀਕਾ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਤੁਸੀਂ ਵੱਧ ਤੋਂ ਵੱਧ ਲਗਾਤਾਰ ਛੇ ਮਹੀਨਿਆਂ ਲਈ ਡਾਇਰੈਕਟ ਪੇਅ ਪ੍ਰੀਮੀਅਮ ਵਾਲੀ ਚੋਣ ਦੀ ਵਰਤੋਂ ਕਰ ਚੁੱਕੇ ਹੋਵੋਂ।

ਬੈਨੀਫਿੱਟ ਲੈਣ ਲਈ 60 ਘੰਟੇ ਕੰਮ ਕਰਨਾ

ਮਾਰੀਆ ਆਪਣੇ ਸਮੂਹਿਕ ਸਮਝੌਤੇ (ਕੁਲੈਕਟਿਵ ਐਗਰੀਮੈਂਟ) ਅਧੀਨ ਨਵੇਂ ਬੈਨੀਫਿੱਟ ਪਲਾਨ ਲਈ ਹੁਣੇ ਯੋਗ ਹੋਈ ਹੈ।

ਉਸ ਨੇ ਮਈ 2025 ਵਿੱਚ 60 ਘੰਟੇ ਕੰਮ ਕੀਤਾ।

ਇਹ ਘੰਟੇ ਉਸ ਦੇ ਯੋਗ ਹੋਣ ਵਿੱਚ ਗਿਣੇ ਜਾਂਦੇ ਹਨ, ਪਰ ਇਹ ਜੁਲਾਈ ਵਿੱਚ ਉਸ ਲਈ ਕਵਰੇਜ ਪ੍ਰਾਪਤ ਕਰਨ ਲਈ ਕਾਫ਼ੀ ਨਹੀਂ ਹੋਣਗੇ।




ਬੈਨੀਫਿਟ ਲੈਣ ਲਈ 59 ਘੰਟੇ ਕੰਮ ਕਰਨਾ

ਜੂਨ 2025 ਵਿੱਚ, ਮਾਰੀਆ ਨੇ 59 ਘੰਟੇ ਕੰਮ ਕੀਤਾ।
 ਮਈ ਅਤੇ ਜੂਨ ਵਿੱਚ ਕੀਤੇ ਕੰਮ ਦੇ ਘੰਟਿਆਂ ਨੂੰ ਮਿਲਾ ਕੇ ਮਾਰੀਆ ਲਈ ਅਗਸਤ ਵਿੱਚ ਬੈਨੀਫਿਟ ਪ੍ਰਾਪਤ ਕਰਨ ਦੀ ਸ਼ਰਤ ਪੂਰੀ ਕਰਨ ਲਈ ਕਾਫ਼ੀ ਹਨ।




ਬੈਨੀਫਿਟ ਲੈਣ ਲਈ 58 ਘੰਟੇ ਕੰਮ ਕਰਨਾ

ਜੁਲਾਈ 2025 ਵਿੱਚ, ਮਾਰੀਆ ਨੇ 58 ਘੰਟੇ ਕੰਮ ਕੀਤਾ।
 ਭਾਵੇਂ ਕਿ 58 ਘੰਟੇ ਮਾਰੀਆ ਨੂੰ ਸਤੰਬਰ ਦੇ ਬੈਨੀਫਿਟ ਪ੍ਰਾਪਤ ਕਰਨ ਦੀ ਸ਼ਰਤ ਪੂਰੀ ਕਰਨ ਲਈ ਕਾਫ਼ੀ ਨਹੀਂ ਹਨ,
 ਪਰ ਉਸ ਕੋਲ ਘਾਟ ਨੂੰ ਪੂਰਾ ਕਰਨ ਲਈ ਉਸ ਦੇ ਬੈਨੀਫਿਟ ਰਿਜ਼ਰਵ ਫੰਡ ਵਿੱਚ ਉਚਿਤ ਘੰਟੇ ਹਨ।



ਬੈਨੀਫਿਟ ਲੈਣ ਲਈ 61 ਘੰਟੇ ਕੰਮ ਕਰਨਾ

ਅਗਸਤ 2025 ਵਿੱਚ, ਮਾਰੀਆ ਨੇ 61 ਘੰਟੇ ਕੰਮ ਕੀਤਾ ਅਤੇ ਅਕਤੂਬਰ ਵਿੱਚ ਹੈਲਥ ਬੈਨੀਫਿਟ (ਸਿਹਤ ਲਾਭ) ਲੈਣ ਲਈ ਸ਼ਰਤ ਪੂਰੀ ਕਰਨ ਲਈ ਇਹ ਘੱਟ ਹਨ। ਉਸ ਦੇ ਅਗਸਤ ਦੇ ਘੰਟੇ ਅਤੇ ਉਸ ਦੇ ਬੈਨੀਫਿਟ ਰਿਜ਼ਰਵ ਫੰਡ ਵਿੱਚ ਜਮ੍ਹਾਂ ਘੰਟਿਆਂ ਨੂੰ ਜੋੜ ਕੇ ਵੀ ਕਵਰੇਜ ਲਈ ਕਾਫ਼ੀ ਨਹੀਂ ਹਨ। ਮਾਰੀਆ ਕੰਮ ਕਰਨਾ ਜਾਰੀ ਰੱਖਦੀ ਹੈ ਅਤੇ ਭਵਿੱਖ ਦੇ ਮਹੀਨਿਆਂ ਲਈ ਆਪਣੇ ਬੈਨੀਫਿਟ ਰਿਜ਼ਰਵ ਫੰਡ ਵਿੱਚ ਘੰਟੇ ਪਾਉਂਦੀ ਹੈ।



ਰੁਕ-ਰੁਕ ਕੇ ਕਵਰੇਜ

ਜਿਵੇਂ ਕਿ ਤੁਸੀਂ ਇਸ ਉਦਾਹਰਨ ਵਿੱਚ ਦਿਖਾਏ ਅਨੁਸਾਰ ਦੇਖ ਸਕਦੇ ਹੋ, ਤੁਸੀਂ ਮਹੀਨੇ ਵਿੱਚ 60 ਘੰਟੇ ਤੋਂ ਘੱਟ ਕੰਮ ਕਰਕੇ ਵੀ ਰੁਕ-ਰੁਕ ਕੇ ਬੈਨੀਫਿੱਟ ਪ੍ਰਾਪਤ ਕਰਨ ਦੀ ਸ਼ਰਤ ਪੂਰੀ ਕਰ ਸਕਦੇ ਹੋ। ਦਰਅਸਲ, ਜੇਕਰ ਤੁਸੀਂ ਇਸ ਯੋਜਨਾ ਦੇ ਪਹਿਲੇ ਸਾਲ ਵਿੱਚ ਇੱਕ ਮਹੀਨੇ ਦੇ ਔਸਤਨ 59.5 ਘੰਟੇ ਕੰਮ ਕਰਦੇ ਹੋ ਤਾਂ ਤੁਸੀਂ ਫਿਰ ਵੀ ਸਾਲ ਦੇ ਛੇ ਮਹੀਨਿਆਂ ਲਈ ਬੈਨੀਫਿੱਟ ਲੈਣ ਦੇ ਯੋਗ ਹੋਵੋਗੇ।

ਮਾਰੀਆ ਦੇ ਮਾਮਲੇ ਵਿੱਚ, ਅਗਸਤ ਵਿੱਚ ਕੀਤੇ ਕੰਮ ਦੇ 61 ਘੰਟੇ, ਅਤੇ ਬੈਨੀਫਿੱਟ ਰਿਜ਼ਰਵ ਫੰਡ ਵਿੱਚ ਪਏ ਉਸ ਦੇ 3 ਘੰਟਿਆਂ ਨੂੰ ਮਿਲਾ ਕੇ ਅਕਤੂਬਰ ਵਿੱਚ ਕਵਰੇਜ ਲਈ ਕਾਫ਼ੀ ਨਹੀਂ ਸਨ। ਫਿਰ ਵੀ, ਸਤੰਬਰ ਵਿੱਚ ਘੱਟੋ-ਘੱਟ 23 ਘੰਟੇ ਕੰਮ ਕਰਕੇ, ਉਹ ਆਪਣੀ ਯੋਗਤਾ ਨੂੰ ਮੁੜ ਸਥਾਪਿਤ ਕਰਨ ਅਤੇ ਨਵੰਬਰ ਵਿੱਚ ਬੈਨੀਫਿੱਟ ਪ੍ਰਾਪਤ ਕਰਨ ਲਈ ਲੋੜੀਂਦੇ 87 ਘੰਟਿਆਂ ਤੱਕ ਪਹੁੰਚ ਜਾਵੇਗੀ।

ਇਸ ਤਰ੍ਹਾਂ ਤੁਸੀਂ ਪੂਰੇ ਸਾਲ ਦੌਰਾਨ ਰੁਕ-ਰੁਕ ਕੇ ਬੈਨੀਫਿੱਟ ਲੈਣ ਦੀ ਸ਼ਰਤ ਪੂਰੀ ਕਰ ਸਕਦੇ ਹੋ। ਤੁਹਾਡੇ ਕੰਮ ਕਰਨ ਦੇ ਘੰਟੇ, ਅਤੇ ਡਾਇਰੈਕਟ ਪੇਅ ਪ੍ਰੀਮੀਅਮ ਵਾਲੀ ਚੋਣ ਦੀ ਵਰਤੋਂ ਕਰਨ ਦੀ ਤੁਹਾਡੀ ਯੋਗਤਾ/ਇੱਛਾ ਤੁਹਾਡੇ ਯੋਗ ਹੋਣ ਦੇ ਮਹੀਨਿਆਂ ਦੀ ਗਿਣਤੀ 'ਤੇ ਅਸਰ ਪਾਵੇਗੀ। ਇਹ ਦੇਖਣ ਲਈ ਕਿ ਡਾਇਰੈਕਟ ਪੇਅ ਪ੍ਰੀਮੀਅਮ ਵਾਲੀ ਚੋਣ ਕਿਵੇਂ ਕੰਮ ਕਰਦੀ ਹੈ, [ਨਵੀਂ ਬੈਨੀਫਿੱਟ ਪਲਾਨ ਦੀਆਂ ਮੂਲ ਗੱਲਾਂ - ਵਿਆਖਿਆ ਲੜੀ 1](http://www.justiceforjanitors.ca/new-benefit-plan) ਵੇਖੋ ਜਾਂ www.justiceforjanitors.ca/new-benefit-plan 'ਤੇ ਜਾਓ। ਜੇਕਰ ਤੁਹਾਡੇ ਯੋਗ ਹੋਣ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਗਲੋਬਲ ਬੈਨੀਫਿੱਟਜ਼ ਨਾਲ ਸੰਪਰਕ ਕਰੋ।